



Countywide Planning Policies

Public Facilities and Services



King County

ਆਮ ਜਾਣਕਾਰੀ

Countywide Planning Policies ਕਾਉਂਟੀਵਾਈਡ ਯੋਜਨਾਬੰਦੀ ਦੀਆਂ ਪਾਲਿਸੀਆਂ (CPPs) ਦਾ Public Facilities and Services (ਜਨਤਕ ਸਹੂਲਤਾਂ ਅਤੇ ਸੇਵਾਵਾਂ) ਅਧਿਆਇ ਸਥਾਨਕ ਅਧਿਕਾਰ ਖੇਤਰਾਂ ਨੂੰ ਪਾਣੀ, ਸੀਵਰੇਜ, ਦੂਰ ਸੰਚਾਰ, ਅਤੇ ਸਹੂਲਾਂ ਵਰਗੀਆਂ ਜਨਤਕ ਸੇਵਾਵਾਂ ਦਾ ਮਾਰਗ-ਦਰਸ਼ਨ ਕਰਦਾ ਹੈ, ਜੋ ਵਿਕਾਸ ਦੀਆਂ ਯੋਜਨਾਵਾਂ ਦੇ ਅਨੁਕੂਲ ਹੈ ਅਤੇ ਸੇਵਾਵਾਂ ਨੂੰ ਸਮਾਨਤਾ ਅਤੇ ਕੁਸ਼ਲਤਾ ਨਾਲ ਪ੍ਰਦਾਨ ਕਰਦਾ ਹੈ।

ਅਧਿਕਾਰ ਖੇਤਰਾਂ ਨੂੰ ਲੰਮੇ ਸਮੇਂ ਦੀਆਂ ਜ਼ਰੂਰਤਾਂ ਦੀ ਯੋਜਨਾ ਬਣਾਉਣ ਅਤੇ ਭਵਿੱਖ ਦੇ ਵਿਕਾਸ ਦੇ ਸਮਰਥਨ ਲਈ ਸਮਰੱਥਾ ਪ੍ਰਦਾਨ ਕਰਨ ਦੇ ਨਾਲ-ਨਾਲ ਮੌਸਮ ਵਿੱਚ ਤਬਦੀਲੀ ਦੇ ਸਮੇਂ ਜਨਤਕ ਸੇਵਾਵਾਂ ਦੀ ਵਿਵਸਥਾ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਲੋੜ ਹੁੰਦੀ ਹੈ। Public Facilities and Services (ਜਨਤਕ ਸਹੂਲਤਾਂ ਅਤੇ ਸੇਵਾਵਾਂ) ਅਧਿਆਇ ਸਥਾਨਕ ਅਧਿਕਾਰ ਖੇਤਰਾਂ ਨੂੰ ਜਨਤਕ ਸੇਵਾਵਾਂ ਦਾ ਤਾਲਮੇਲ ਰੱਖਣ ਅਤੇ ਉਹਨਾਂ ਨੂੰ ਇਕ ਲਾਗਤ-ਤੋਂ-ਪ੍ਰਭਾਵਸ਼ਾਲੀ ਅਤੇ ਭਰੋਸੇਮੰਦ ਢੰਗ ਨਾਲ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਪਾਲਿਸੀ ਵਿੱਚ ਬਦਲਾਵ

Public Facilities and Services (ਜਨਤਕ ਸਹੂਲਤਾਂ ਅਤੇ ਸੇਵਾਵਾਂ) ਦੇ ਅਧਿਆਇ ਵਿੱਚ ਪ੍ਰਸਤੁਤ ਅੱਪਡੇਟਾਂ ਖੇਤਰੀ ਪਾਲਿਸੀ ਅਤੇ ਰਾਜ ਦੇ ਕਾਨੂੰਨ ਵਿੱਚ ਬਦਲਾਵ ਅਤੇ ਕਿੰਗ ਕਾਉਂਟੀ ਵਿੱਚ ਜਨਤਕ ਸੇਵਾ ਪ੍ਰਬੰਧ ਵਿੱਚ ਸਮਾਨਤਾ ਪ੍ਰਤੀ ਪ੍ਰਤੀਕਿਰਿਆ ਦੇਣ 'ਤੇ ਕੇਂਦ੍ਰਿਤ ਹਨ।

ਸਮਾਨਤਾ ਸੰਬੰਧੀ ਕੇਂਦ੍ਰਿਤ ਅੱਪਡੇਟਾਂ ਅਧਿਕਾਰਤ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਇਤਿਹਾਸਕ ਤੌਰ 'ਤੇ ਘੱਟ ਗਿਣਤੀ ਵਾਲੇ ਭਾਈਚਾਰਿਆਂ ਵਿੱਚ ਜਨਤਕ ਸੇਵਾਵਾਂ ਅਤੇ ਸਹੂਲਤਾਂ ਦੇ ਨਿਵੇਸ਼ਾਂ ਨੂੰ ਤਰਜੀਹ ਦੇਣ ਲਈ ਅਧਿਕਾਰਤ ਖੇਤਰਾਂ ਨੂੰ ਮਜਬੂਰ ਕਰਦੀਆਂ ਹਨ, ਜਿਸ ਵਿੱਚ ਵਿਆਪਕ ਜਨਤਕ ਸਮੂਲੀਅਤ ਜਾਂ ਵਿਸਥਾਰ ਕੀਤੇ ਜਾਣ ਵਜੋਂ ਵਿਆਪਕ ਜਨਤਕ ਭਾਗੀਦਾਰ, ਅਤੇ ਨਵੀਆਂ ਸਹੂਲਤਾਂ ਦੇ ਪ੍ਰਭਾਵਾਂ ਨੂੰ ਸਾਂਝਾ ਕਰਨਾ ਅਤੇ ਬਰਾਬਰ ਤੌਰ 'ਤੇ ਸਾਂਝਾ ਕਰਨਾ ਸ਼ਾਮਲ ਹੁੰਦਾ ਹੈ।

ਜਨਤਕ ਸਹੂਲਤਾਂ ਦਾ ਵਿਸਥਾਰ ਕਰਨ ਜਾਂ ਵਧਾਉਣ ਵੇਲੇ ਵਾਧੂ ਅੱਪਡੇਟਾਂ, ਆਫ਼ਤ ਦੀ ਤਿਆਰੀ ਅਤੇ ਮੌਸਮ ਵਿੱਚ ਤਬਦੀਲੀ 'ਤੇ ਵਿਚਾਰ ਕਰਨ ਦੀ ਲੋੜ ਨੂੰ ਸੰਬੋਧਿਤ ਕਰਦੀਆਂ ਹਨ।

ਪਾਲਿਸੀ ਵਿੱਚ ਬਦਲਾਵ ਦੇ ਪ੍ਰਭਾਵ

- ਜਨਤਕ ਸੇਵਾਵਾਂ, ਖਾਸਕਰ ਇਤਿਹਾਸਕ ਤੌਰ 'ਤੇ ਘੱਟ ਪ੍ਰਭਾਵਿਤ ਭਾਈਚਾਰਿਆਂ ਵਿੱਚ, ਕਿਫ਼ਾਇਤੀ ਅਤੇ ਉੱਚਿਤ ਪਹੁੰਚ ਵਧਾਉਂਦੇ ਹਨ।
- ਅਧਿਕਾਰ ਖੇਤਰਾਂ ਅਤੇ ਸੇਵਾ ਪ੍ਰਦਾਤਾਵਾਂ ਦਰਮਿਆਨ ਤਾਲਮੇਲ ਦੇ ਜ਼ਰੀਏ ਲੋਕਾਂ ਲਈ ਲਾਗਤ-ਤੋਂ-ਪ੍ਰਭਾਵਿਤ ਸੇਵਾਵਾਂ ਨੂੰ ਵਧਾਉਂਦੇ ਹਨ।
- ਲੰਮੇ ਸਮੇਂ ਦੀ ਉਰਜਾ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਅਤੇ ਵਾਤਾਵਰਣ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਘੱਟ-ਕਾਰਬਨ ਉਰਜਾ ਦੇ ਵਿਕਲਪਾਂ ਵਿੱਚ ਨਿਵੇਸ਼ ਕਰਦੇ ਹਨ।
- ਘੱਟ ਆਮਦਨੀ ਵਾਲੇ ਖੇਤਰਾਂ 'ਤੇ ਜ਼ੋਰ ਦੇ ਕੇ, ਸਾਰੇ ਆਮਦਨੀ ਪੱਧਰਾਂ ਦੇ ਵਪਾਰਾਂ ਅਤੇ ਘਰਾਂ ਲਈ ਕਿਫ਼ਾਇਤੀ, ਸੁਵਿਧਾਜਨਕ ਅਤੇ ਭਰੋਸੇਮੰਦ ਬਰੈਂਡਬੈਂਡ ਇੰਟਰਨੈੱਟ ਦੀ ਵਰਤੋਂ ਲਈ ਯੋਜਨਾਬੰਦੀ ਨੂੰ ਜ਼ਰੂਰੀ ਕਰਦੇ ਹਨ।
- ਜਨਤਕ ਸੇਵਾਵਾਂ ਅਤੇ ਸਹੂਲਤਾਂ ਦੀ ਸੂਚੀ ਦਿੰਦੇ ਸਮੇਂ ਮੌਸਮ ਵਿੱਚ ਤਬਦੀਲੀ, ਆਰਥਿਕ ਅਤੇ ਸਿਹਤ ਪ੍ਰਭਾਵਾਂ ਬਾਰੇ ਵਿਚਾਰ ਕਰਨਾ ਜ਼ਰੂਰੀ ਕਰਦੇ ਹਨ।
- ਜਨਤਕ ਸਹੂਲਤਾਂ, ਉਪਯੋਗ ਅਤੇ ਬੁਨਿਆਦੀ ਢਾਂਚੇ ਵਿੱਚ ਲਚਕੀਲੇਪਣ ਨੂੰ ਯਕੀਨੀ ਬਣਾਉਣ ਲਈ ਆਫ਼ਤ ਸੰਬੰਧੀ ਤਿਆਰੀ ਅਤੇ ਰਿਕਵਰੀ ਦੀ ਯੋਜਨਾਬੰਦੀ ਨੂੰ ਉਤਸ਼ਾਹਿਤ ਕਰਦੇ ਹਨ।

ਸਾਨੂੰ ਤੁਹਾਡੀ ਰਾਏ ਦੀ ਜ਼ਰੂਰਤ ਹੈ!

ਜੇਕਰ ਤੁਸੀਂ ਜਨਤਕ ਟਿੱਪਣੀ ਕਰਨਾ ਚਾਹੁੰਦੇ ਹੋ, CPP ਜਾਂ ਵਿਕਾਸ ਪ੍ਰਬੰਧਨ ਬਾਰੇ ਤੁਹਾਡੇ ਕੋਈ ਸਵਾਲ ਹਨ, ਜਾਂ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ gmpc@kingcounty.gov 'ਤੇ ਇੱਕ ਈਮੇਲ ਭੇਜੋ ਜਾਂ (206) 263-9560 'ਤੇ ਕਾਲ ਕਰਕੇ Ben Larson ਨਾਲ ਸੰਪਰਕ ਕਰੋ।

Countywide Planning Policies (ਕਾਉਂਟੀਵਾਈਡ ਯੋਜਨਾਬੰਦੀ ਦੀਆਂ ਪਾਲਿਸੀਆਂ) ਕੀ ਹਨ?

Countywide Planning Policies (ਕਾਉਂਟੀਵਾਈਡ ਯੋਜਨਾਬੰਦੀ ਦੀਆਂ ਪਾਲਿਸੀਆਂ) ਜਾਂ CPP ਪਾਲਿਸੀਆਂ ਦੀ ਇੱਕ ਲੜੀ ਹੈ ਜੋ ਕਿੰਗ ਕਾਉਂਟੀ ਵਿੱਚ ਵਿਕਾਸ ਪ੍ਰਬੰਧਨ ਦੇ ਮੁੱਦਿਆਂ ਨੂੰ ਹੱਲ ਕਰਦੀਆਂ ਹਨ। Growth Management Planning Council (GMPC-ਵਿਕਾਸ ਪ੍ਰਬੰਧਨ ਯੋਜਨਾ ਪਰਿਸ਼ਦ), CPP ਨੂੰ ਵਿਕਸਿਤ ਕਰਨ ਲਈ ਕਿੰਗ ਕਾਉਂਟੀ ਅਤੇ ਇਸਦੇ ਅੰਦਰਲੇ ਸ਼ਹਿਰਾਂ ਅਤੇ ਅਧਿਕਾਰ ਖੇਤਰਾਂ ਤੋਂ ਚੁਣੇ ਗਏ ਅਧਿਕਾਰੀਆਂ ਨੂੰ ਇਕੱਠੇ ਕਰਕੇ ਲਿਆਉਂਦੀ ਹੈ।

CPP ਇੱਕ ਕਾਉਂਟੀਵਾਈਡ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ ਅਤੇ ਆਪਣੀ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਕਿੰਗ ਕਾਉਂਟੀ ਅਤੇ ਕਿੰਗ ਕਾਉਂਟੀ ਦੇ ਹਰ ਸ਼ਹਿਰ ਲਈ ਇੱਕ ਰੂਪ-ਰੇਖਾ ਵਜੋਂ ਕੰਮ ਕਰਦੀਆਂ ਹਨ, ਜੋ ਕਿ CPP ਅਤੇ [VISION 2050 \(ਵਿਜ਼ਨ 2050\)](#) ਦੇ ਅਨੁਕੂਲ ਹੋਣਾ ਚਾਹੀਦਾ ਹੈ।

CPP, ਵਿਆਪਕ ਯੋਜਨਾਵਾਂ, ਅਤੇ ਵਿਕਾਸ ਪ੍ਰਬੰਧਨ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ, ਕਿਰਪਾ ਕਰਕੇ [ਇਸ ਲਿੰਕ](#) 'ਤੇ ਕਲਿੱਕ ਕਰਕੇ ਕਿੰਗ ਕਾਉਂਟੀ ਦੇ Regional Planning (ਖੇਤਰੀ ਯੋਜਨਾਬੰਦੀ) ਵਾਲੇ ਪੇਜ 'ਤੇ ਜਾਓ।